



August 11, 2023

Listing Department
BSE Limited
Phiroze Jeejeebhoy Towers
Dalal Street
Mumbai – 400 001

Listing Department
National Stock Exchange of India Limited
Exchange Plaza, Bandra Kurla Complex,
Bandra (East)
Mumbai – 400 051

Scrip Code: 500271

Name of Scrip: MFSL

Sub.: Disclosure under Listing Regulations – Notice published in Newspapers regarding publishing of un-audited financial results

Dear Sir/Madam,

Further to our letter dated August 9, 2023 and pursuant to Regulation 47 of SEBI (Listing Obligations and Disclosure Requirements), Regulations 2015, please find enclosed copies of publication in newspapers regarding publishing of un-audited financial results (both standalone and consolidated) for the quarter ended June 30, 2023.

You are requested to take the aforesaid on record.

Thanking you,

Yours faithfully,

For **Max Financial Services Limited**

Piyush Soni
Company Secretary and Compliance Officer

Encl.: As above



FMCG sales jump in Jun qtr as prices fall

Sales jump 12.2% from the previous year; rural growth revives too

Suneera Tandon
suneera.t@livement.com
NEW DELHI

Fast-moving consumer goods companies saw a sharp 12.2% jump in June quarter sales from a year earlier as inflationary pressures eased on both companies and households, said market researcher NIQ, formerly NielsenIQ.

Volume growth during the quarter was up 7.5% year-on-year, the highest in the last eight quarters. Meanwhile, rural markets, hurting from sluggish growth earlier, too turned positive, reporting a 4% volume growth in the June quarter; rural markets had reported a volume growth of 0.3% in the March quarter.


"June quarter, thus far, is the best quarter in a year and half, with positive strides across all growth vectors we track. Recovery in rural markets which was in negative territory for last few quarters, is primarily driven by non-foods. This combined with over 2% growth in modern trade augurs well for the upcoming festive seasons," said Roosevelt D'Souza, lead, Customer Success, NIQ India.

Passing on benefits of lowered commodity prices will lift consumption benefiting manufacturers, retailers and consumers, he added.

Volumes in urban markets doubled sequentially—growing 10.2% in the June quarter, the researcher said in its note. To be sure, NielsenIQ follows a calendar year.

Growth in volumes comes after companies went easy on price hikes and took small steps to pass on benefits of cooling commodities to end consumers.

Sharp Jump
Volume growth during the quarter was up 7.5% year-on-year, the highest in the last eight quarters.



Drop in price growth driven by the foods category had a positive impact on consumers and is anticipated to be mirrored in the build up to the festival season, said Satish Pillai, MD, NIQ India.

Meanwhile, sales of packaged foods drove growth for the sector with more households buying branded staples and impulse foods such as chips and namkeens. Food volumes grew at the rate of 8.5% in the June quarter compared to a year ago period.

"Staple and impulse categories drive the overall growth in the category, and consumers are leaning back towards habit forming categories in cities and metros. Within non-food categories there is also an improvement to 5.4% in the June quarter versus a year ago. This improvement can be attributed to a revival in rural consumption growth, through home care categories while personal care categories continue to see a decline in rural," NIQ said.

In an interview with *Mint* earlier this week, PepsiCo India, the maker of Lay's chips and Pepsi beverages, said rural markets were beginning to show signs of recovery. "Recently yes, there was a slowdown in rural, but we have started seeing very positive signs of recovery as we speak," said Ahmed ElSheikh, president, PepsiCo India. Rural demand is recovering for both the foods and beverages categories for the company. ElSheikh said improved infrastructure and connectivity is also helping Pepsi grow its business.

Interestingly, local players are making a strong comeback driving up demand for packaged goods—especially in rural markets.

"As an overall FMCG level, small manufacturers are driving the value and volume growth. This is led by rural, while in urban, volume growth is at par for large and small, NIQ said.

Stake sale reports speculative: Cipla's Hamied

Naman Suri
naman.suri@livement.com
NEW DELHI

Yusuf Khwaja Hamied, chairman of Cipla, called all reports of stake sales by the promoters as "speculative". "I would like to inform you as the chairman of Cipla, that all the news that you are hearing is speculative and all the clarifications for this have been made to the stock exchange... And whatever information given to the stock exchange is in the public domain and is public knowledge," said the chairman during the 57th Annual General Meeting on Thursday.

The 57-year-old chairman's comments come on the back of reports that the company plans to sell 33.47% of its stake in the company to private equity players



Yusuf Khwaja Hamied, chairman, Cipla

including Blackstone and Baring Asia. Hamied was responding to three shareholders, who were concerned and wanted clarification regarding the news reports. Y.K. Hamied owns 18.68% of Cipla,

which has a market capitalization of ₹1.01 trillion. As of 30 June 2023, the Cipla family holds a 33.4% stake in Cipla Ltd, making them the largest shareholder in the company.

The pharma firm in its disclosures on regulatory filings denied any such discussion. "Pursuant to Regulation 30 of the SEBI (Listing Obligations and Disclosure Requirements) Regulations 2015 (Listing Regulations), we hereby clarify that the Company is not aware of any event that requires disclosure under Listing Regulations. The Company will make appropriate disclosure in compliance with the Listing Regulations as and when any such requirement arises," the company said in a regulatory filing on 27 July.

Cipla reported a 45.1% year-on-year (y-o-y) rise in consolidated

profit after tax (PAT) at ₹996 crore in the April-June quarter compared to ₹696 crore in the same period last year. "Cipla's Q1 FY24 PAT was able to beat our estimates by 19%, primarily driven by strong growth in the US and healthy performance in India," noted broking firm J.P. Morgan. The broker also believes that further upside could arise from an earlier-than-expected resolution of plants, the timely launch of generics—Advair and Abacavir—and better margin delivery. Moreover, revenue from operations stood at ₹6,329 crore, a 17.7% y-o-y growth, while earnings before interest, tax, depreciation, and amortisation (EBITDA) were ₹1,454 crore, with an EBITDA margin of 23.6%.

The company has earmarked a capex (capital expenditure) of ₹841 crore for the fiscal year.

MAX FINANCIAL SERVICES
Max Financial Services Limited (CIN: L24223PB1885PLC008531)
Corporate Office: Max House, Okhla, New Delhi-110023
Registered Office: Bina Motor Singh Nagar, Rakhimulla, Tehsil Bahawalpur, District Nawanshahr, Punjab-144553
Website: www.maxfinancialservices.com

STATEMENT OF UNAUDITED FINANCIAL RESULTS FOR THE QUARTER ENDED JUNE 30, 2023 (Fig. in Crores except per share data)

| Particulars | Stand-alone | | Consolidated | |
|---|---------------------------------------|-------------------------------------|---------------------------------------|-------------------------------------|
| | 3 months ended 30.06.2023 (Unaudited) | 3 months ended 30.06.2022 (Audited) | 3 months ended 30.06.2023 (Unaudited) | 3 months ended 30.06.2022 (Audited) |
| 1. Total income from operations (net) | 5.15 | 12.80 | 58.22 | 8,171.46 |
| 2. Net Profit/(Loss) for the period (before tax, Exceptional and/or Extraordinary items) | (2.17) | 2.83 | 19.23 | 118.00 |
| 3. Net Profit/(Loss) for the period before tax (after Exceptional and/or Extraordinary items) | (2.17) | 2.83 | 19.23 | 118.00 |
| 4. Net Profit/(Loss) for the period after tax (after Exceptional and/or Extraordinary items) | (2.37) | 1.76 | 13.86 | 101.13 |
| 5. Total comprehensive income for the period (Comprising Profit/(Loss) for the period (after tax) and Other Comprehensive Income (after tax)) | (2.38) | 1.75 | 13.61 | 104.13 |
| 6. Post-tax equity share capital (Face Value Rs. 2 Per Share) | 69.02 | 69.02 | 69.02 | 69.02 |
| 7. Reserves excluding revaluation reserve as on balance sheet of previous accounting year | | | 5,894.32 | 68.72 |
| 8. Earnings per share of (Rs. 2 each) (not annualised) | (0.07) | 0.05 | 0.40 | 2.54 |
| | (0.07) | 0.05 | 0.40 | 2.54 |

Note: The above is an extract of the detailed format of financial results for the quarter ended June 30, 2023 filed with the Stock Exchanges under Regulation 33 of the SEBI (Listing Obligations and Disclosure Requirements) Regulation, 2015. The full format of the quarter ended financial results are available on the Stock Exchange website www.nseindia.com and www.bseindia.com and on the Company's website www.maxfinancialservices.com.

Date: August 9, 2023
Place: New Delhi

MAX LIFE INSURANCE
By Order of the Board
Sd/- Vishal Dhillon
Director
DIN: 00761695

MUNJAL SHOWA LIMITED
CIN: L34101HR1885PLC020934
Registered Office & Works: Plot No. 9-11, Munjal Industrial Area, Sector-18, Gurugram-122016 (Haryana), Tel: +91-124-4783000 | Fax: +91-124-2341369
Email: pgs@munjalshowa.com | Website: http://www.munjalshowa.net

EXTRACT OF THE STATEMENT OF FINANCIAL RESULTS FOR THE FIRST QUARTER ENDED JUNE 30, 2023 (Fig. in Lakhs, except per equity share data)

| S. No. | Particulars | 3 months ended | | Year ended | |
|--------|--|------------------------|----------------------|------------------------|----------------------|
| | | 30.06.2023 (Unaudited) | 30.06.2022 (Audited) | 30.06.2023 (Unaudited) | 30.06.2022 (Audited) |
| 1. | Total Income from operations | 28,786.81 | 1,24,053.90 | 31,774.10 | |
| 2. | Net Profit for the period before tax and exceptional items | 1,521.30 | 3,865.42 | 667.97 | |
| 3. | Net Profit for the period before tax and after exceptional items | 1,521.30 | 4,218.74 | 53.77 | |
| 4. | Net Profit for the period after tax and after exceptional items | 1,276.03 | 3,150.32 | 30.48 | |
| 5. | Total comprehensive income for the period (after tax) | 1,274.67 | 3,164.91 | 60.41 | |
| 6. | Equity Share Capital | 789.93 | 799.93 | 799.93 | |
| 7. | Reserves excluding revaluation reserve as on March 31, 2023 | | 64,323.80 | | |
| 8. | Earnings Per Share (after extraordinary items) (of Rs. 2/- each) | 2.00 | 2.00 | 2.00 | |
| | Basic: (in rupees) | 3.19 | 7.96 | 0.86 | |
| | Diluted: (in rupees) | 3.19 | 7.96 | 0.86 | |

Note: The above is an extract of the detailed format of Quarterly Financial Results filed with the Stock Exchanges under Regulation 33 of the SEBI (Listing obligation and Disclosure Requirements) Regulations, 2015. The full format of the Quarterly Financial Results are available on the Stock Exchange websites www.nseindia.com and www.bseindia.com and on the Company's website www.munjalshowa.net.

For and on behalf of the Board
Sd/-
(Yogesh Chander Munjral)
Chairman & Managing Director
DIN 00003481

Place: Gurugram
Dated: 10 August, 2023

BSES
BSES Rajdhani Power Limited, New Delhi
TENDER NOTICE
Sealed tenders under two Bid System (Unpriced & Priced) is invited for following job from all bidders.

| Sl. No. | Brief Tender Description | Estimated Cost of BMD | Due Date & Time of Submission | Due Date & Time of Opening |
|---------------------------|--|-----------------------|-------------------------------|----------------------------|
| CMO/R23/24-24/BRG/CS/1515 | CONSTRUCTION OF SKRU SUB-STATION BUILDING AT DTC AMBEDKAR NAGAR. | 2.07 Crores | 24.08.2023 15:00 HRS | 24.08.2023 15:15 HRS |

For details in respect of Equipment/Services, Quality requirements, Terms & conditions, purchase/submission of tender documents etc. please visit our website www.bsesindia.com.

CONCOR
Think Container Think CONCOR

EXTRACT OF THE UN-AUDITED FINANCIAL RESULTS FOR THE QUARTER ENDED 30 JUNE, 2023 (Fig. in Crores)

| PARTICULARS | STAND-ALONE RESULTS | | CONSOLIDATED RESULTS | |
|---|--|--|--|--|
| | FOR THREE MONTHS ENDED 30.06.2023 (Un-Audited) | FOR THREE MONTHS ENDED 30.06.2022 (Un-Audited) | FOR THREE MONTHS ENDED 30.06.2023 (Un-Audited) | FOR THREE MONTHS ENDED 30.06.2022 (Un-Audited) |
| 1. Total Income from Operations | 1,819.34 | 1,878.30 | 8,103.40 | 1,922.34 |
| 2. Net Profit/(Loss) for the period (before tax, Exceptional and/or Extraordinary items) | 321.19 | 880.05 | 1,554.98 | 318.35 |
| 3. Net Profit/(Loss) for the period before tax (after Exceptional and/or Extraordinary items) | 321.19 | 900.08 | 1,553.73 | 318.05 |
| 4. Net Profit/(Loss) for the period after tax (after Exceptional and/or Extraordinary items) | 244.12 | 291.31 | 1,169.08 | 245.19 |
| 5. Total Comprehensive income for the period (Comprising Profit/(Loss) for the period (after tax) and Other Comprehensive Income (after tax)) | 251.51 | 290.80 | 1,188.83 | 252.55 |
| 6. Equity Share Capital | 304.65 | 304.65 | 304.65 | 304.65 |
| 7. Reserves (excluding Revaluation Reserve) as shown in the Audited Balance Sheet of the previous year | | | 10,940.33 | |
| 8. Earnings Per Share (of ₹/- each) (for continuing and discontinued operations) - | | | | |
| 1. Basic (₹) | 4.01 | 4.78 | 19.19 | 4.87 |
| 2. Diluted (₹) | 4.01 | 4.78 | 19.19 | 4.87 |

The Stand-alone and Consolidated Financial results of the Company for the quarter ended June 30, 2023 have been reviewed by Audit Committee and approved by the Board of Directors in its meeting held on 10 August, 2023. The statutory auditors of the Company have carried out limited review of the above results for Quarter ended June 30, 2023.

Note: The above is an extract of the detailed format of Quarterly Financial Results for June 30, 2023 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarter ended Financial Results are available on the Stock Exchanges Websites www.nseindia.com and www.bseindia.com and on company's website www.concorindia.in.

CONTAINER CORPORATION OF INDIA LTD.
(A Navratna Undertaking of Government of India)
Head Office: C-5, CONCOR Bhawan, Matunga Road, Opp. Apollo Hospital, New Delhi-110076
CIN: L43010DL1980G00302915 | Email: investorrelations@concorindia.com, Website: www.concorindia.com | In Phone: 91-11-41673023, 4851215060

MAKE YOUR MONDAY MORNING PLAYFUL

Catch the latest section of **Problematics** to solve a set of intriguing puzzles.

ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਸੀਵਰਜ਼ ਟਰੀਟਮੈਂਟ ਪਲਾਂਟ ਦੇ ਸੋਧੇ ਪਾਣੀ ਦੀ ਸਿੰਚਾਈ ਲਈ ਵਰਤੋਂ ਦੇ ਪ੍ਰੋਜੈਕਟ ਦਾ ਉਦਘਾਟਨ

ਚੰਡੀਗੜ੍ਹ, 10 ਅਗਸਤ : ਮਹਾਰਾਜਾ ਗ੍ਰੀਨ ਟੈਕਸਟਾਈਲ ਲਿਮਿਟਿਡ ਦੇ ਮੁੱਖ ਮੰਤਰੀ ਮੀਤ ਹੇਅਰ ਵੱਲੋਂ ਸੀਵਰਜ਼ ਟਰੀਟਮੈਂਟ ਪਲਾਂਟ ਦੇ ਸੋਧੇ ਪਾਣੀ ਨਾਲ ਸਿੰਚਾਈ ਦੀ ਸਿੰਚਾਈ ਲਈ ਵਰਤੋਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਤਕਰੀਬਨ 1.54 ਕਰੋੜ ਰੁਪਏ ਦੀ ਲਾਗਤ ਨਾਲ ਨੌਵੀਂ ਖਾਣਾ-ਪੀਣ ਦੀ ਸਿੰਚਾਈ ਲਈ ਸਿੰਚਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਮੀਤ ਹੇਅਰ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ।



ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ।

330 ਕੰਟੇਨਰ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਅਠਾਰ੍ਹਾਂ ਪਾਣੀ ਨਾਲ ਸਿੰਚਾਈ ਕੀਤੀ ਜਾਵੇਗੀ।

ਵਿਸ਼ੀਲ ਸੇਵਾ ਵੱਲੋਂ ਸ਼ਹਿਰੀ ਟਰੈਂਜ਼ਿਟ ਸਿਸਟਮ ਨੂੰ ਸੁਧਾਰਨ ਲਈ ਸੇਵਾਵਾਂ

ਚੰਡੀਗੜ੍ਹ, 10 ਅਗਸਤ : ਸੇਵਾ ਵਿਭਾਗ ਨੇ ਸ਼ਹਿਰੀ ਟਰੈਂਜ਼ਿਟ ਸਿਸਟਮ ਨੂੰ ਸੁਧਾਰਨ ਲਈ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗਰੈਜੂਏਟ ਉਮੀਦਵਾਰਾਂ ਲਈ ਮੈਟਰੋਗ੍ਰਾਫੀ ਦੀ ਸਿਖਲਾਈ ਲਈ ਅਰਜ਼ੀਆਂ ਦੀ ਮੰਗ : ਡਾ. ਬਲਜੀਤ ਕੌਰ

ਅਰਜ਼ੀਆਂ ਭਰਨ ਦੀ ਮਿਤੀ 20 ਅਗਸਤ ਤੱਕ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।



ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਸੀਪੀਆਈ ਨੂੰ ਜ਼ਬਰਦਸਤ ਝਟਕਾ ਦੇ ਬਾਰਾਂ ਟੱਟ ਕੇ ਸੀਪੀਆਈ (ਐਮ) 'ਚ ਹੋਈਆਂ ਬਮਲਾ



ਸੀਪੀਆਈ ਨੂੰ ਜ਼ਬਰਦਸਤ ਝਟਕਾ ਦੇ ਬਾਰਾਂ ਟੱਟ ਕੇ ਸੀਪੀਆਈ (ਐਮ) 'ਚ ਹੋਈਆਂ ਬਮਲਾ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਸਾਇਨ ਤੇ ਨਾਜਾਇਬ ਉਸਾਰੀਆਂ 'ਚ ਫਸੇ ਹਵਾਈ ਅੱਡੇ ਦੇ 100 ਮੀਟਰ ਘੇਰੇ 'ਚ ਆਉਂਦੇ ਲੋਕ



ਸਾਇਨ ਤੇ ਨਾਜਾਇਬ ਉਸਾਰੀਆਂ 'ਚ ਫਸੇ ਹਵਾਈ ਅੱਡੇ ਦੇ 100 ਮੀਟਰ ਘੇਰੇ 'ਚ ਆਉਂਦੇ ਲੋਕ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਚਾਰ ਸਿਪਾਹੀਆਂ ਦੀ ਸ਼ਹੀਦੀ



ਚਾਰ ਸਿਪਾਹੀਆਂ ਦੀ ਸ਼ਹੀਦੀ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਗੁਜਰਾਤੀ ਲੋਕਾਂ ਨੇ ਕੀਤੇ ਦਸਤਖਤ



ਗੁਜਰਾਤੀ ਲੋਕਾਂ ਨੇ ਕੀਤੇ ਦਸਤਖਤ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਨੌਜਵਾਨ ਸਾਹਿਤ ਸਭਾ ਮੋਰਚਾ ਨੇ ਕੀਤੀ ਇਕੱਠਤਾ



ਨੌਜਵਾਨ ਸਾਹਿਤ ਸਭਾ ਮੋਰਚਾ ਨੇ ਕੀਤੀ ਇਕੱਠਤਾ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਖਾਲੜਾ ਪੁਲਿਸ ਨੇ ਖੇਤਾਂ 'ਚੋਂ ਹੈਰੋਇਨ ਦਾ ਪੁੱਛ ਲਿਆ



ਖਾਲੜਾ ਪੁਲਿਸ ਨੇ ਖੇਤਾਂ 'ਚੋਂ ਹੈਰੋਇਨ ਦਾ ਪੁੱਛ ਲਿਆ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀਐਸਸੀ (ਖੇਤੀਬਾੜੀ) ਕੋਰਸ ਜਲਦ ਹੋਵੇਗਾ ਸ਼ੁਰੂ : ਸਪੀਕਰ ਸੰਘਵਾਂ



ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀਐਸਸੀ (ਖੇਤੀਬਾੜੀ) ਕੋਰਸ ਜਲਦ ਹੋਵੇਗਾ ਸ਼ੁਰੂ : ਸਪੀਕਰ ਸੰਘਵਾਂ। ਇਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।

Max Financial Services Limited (CIN: L27296PB1998PL000375)
 Corporate Office: Max House, Opposite, New Delhi-110029
 Registered Office: Bhai Mohan Singh Nagar, Raimajra
 Tehsil Bhatnagar, District Nawanshahr, Punjab-144533
 Website: www.maxfinancialservices.com

STATEMENT OF UNAUDITED FINANCIAL RESULTS FOR THE QUARTER ENDED JUNE 30, 2023 (Rs. in Crores except per share data)

| Particulars | 3 months ended | | 3 months ended | | 3 months ended | |
|---|----------------|-------------|----------------|-------------|----------------|-------------|
| | 30/06/2023 | 30/06/2022 | 30/06/2023 | 30/06/2022 | 30/06/2023 | 30/06/2022 |
| | (Unaudited) | (Unaudited) | (Unaudited) | (Unaudited) | (Unaudited) | (Unaudited) |
| 1. Total Income from operations (net) | 5.12 | 12.83 | 58.22 | 9,171.46 | 3,275.69 | 31,931.06 |
| 2. Net Profit/(Loss) for the period (before Tax, Exceptional and/or Extraordinary Items) | (2.17) | 2.83 | 19.23 | 118.00 | 80.39 | 527.20 |
| 3. Net Profit/(Loss) for the period before tax (after Exceptional and/or Extraordinary Items) | (2.17) | 2.83 | 19.23 | 118.00 | 80.39 | 527.20 |
| 4. Net Profit/(Loss) for the period after tax (after Exceptional and/or Extraordinary Items) | (2.37) | 1.76 | 13.86 | 101.13 | 66.48 | 451.89 |
| 5. Total comprehensive income for the period (Comprising Profit/(Loss) for the period (before and after Other Comprehensive Income (after tax)) | (2.39) | 1.75 | 14.81 | 104.13 | 54.53 | 445.92 |
| 6. Paid-up equity share capital (Face Value Rs. 2 Per Share) | 60.82 | 69.02 | 69.02 | 66.71 | 69.02 | 68.72 |
| 7. Reserves excluding revaluation reserves as per balance sheet of previous accounting year | | | 6,694.36 | | | 3,449.52 |
| a) Earnings per share (after Rs. 2 each) (not annualised) | (6.07) | 0.05 | 0.40 | 2.54 | 1.83 | 10.97 |
| b) Dividend (Rs.) | (0.07) | 0.05 | 0.40 | 2.54 | 1.53 | 10.97 |

Date: August 9, 2023
Place: New Delhi

By Order of the Board
 Sahil Vohra
 Director
 DIN: 00761995